

ਬੀ.ਸੀ. ਵਿੱਚ ਕੰਮ ਵਾਲੀ ਥਾਂ 'ਤੇ ਲੱਗਣ ਵਾਲੀਆਂ ਸੱਟਾਂ ਵਿੱਚ ਹਾਲੇ ਵੀ ਸਭ ਤੋਂ ਵੱਧ ਆਮ ਪੱਠਿਆਂ, ਹੱਡੀਆਂ ਅਤੇ ਜੋੜਾਂ (ਮਸਕਿਲੋਸਕੈਲਟਲ) ਦੀਆਂ ਸੱਟਾਂ ਹਨ: ਵਰਕਸੇਫਬੀਸੀ

ਪੰਜ ਸਾਲਾਂ ਦਰਮਿਆਨ, ਵਰਕਸੇਫਬੀਸੀ ਨੇ ਪੱਠਿਆਂ, ਹੱਡੀਆਂ ਅਤੇ ਜੋੜਾਂ (ਮਸਕਿਲੋਸਕੈਲਟਲ) ਦੀਆਂ ਸੱਟਾਂ ਲਈ 88,000 ਤੋਂ ਵੱਧ ਕੰਮ ਖੁੰਝਣ ਦੇ ਨੁਕਸਾਨ ਦੇ ਕਲੇਮ ਸਵੀਕਾਰ ਕੀਤੇ, ਜਿਸ ਦੇ ਨਤੀਜੇ ਵਜੋਂ 2.35 ਬਿਲੀਅਨ ਡਾਲਰਾਂ ਤੋਂ ਵੱਧ ਦੇ ਕਲੇਮਾਂ ਦੇ ਖਰਚੇ ਹੋਏ।

ਰਿਚਮੰਡ, ਬੀ.ਸੀ. (26 ਫਰਵਰੀ, 2026) — ਵਰਕਸੇਫਬੀਸੀ ਕੰਮ ਵਾਲੀਆਂ ਥਾਂ 'ਤੇ ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਦੇ ਲਗਾਤਾਰ ਪੈ ਰਹੇ ਅਸਰ ਅਤੇ ਕੰਮ-ਮਾਲਕਾਂ ਦੁਆਰਾ ਇਹਨਾਂ ਸੱਟਾਂ ਨਾਲ ਜੁੜੇ ਖਤਰਿਆਂ ਨੂੰ ਘਟਾਉਣ ਦੀ ਲਗਾਤਾਰ ਜ਼ਰੂਰਤ 'ਤੇ ਰੋਸ਼ਨੀ ਪਾ ਰਿਹਾ ਹੈ।

ਐੱਮ ਐੱਸ ਆਈ ਪੱਠਿਆਂ, ਟੈਂਡਨਜ਼ (ਪੱਠਿਆਂ ਨੂੰ ਹੱਡੀਆਂ ਨਾਲ ਜੋੜਣ ਵਾਲੇ ਤਾਕਤਵਰ ਟਿਸ਼ੂ), ਲਿਗਾਮੈਂਟਾਂ, ਜੋੜਾਂ, ਨਸਾਂ, ਜਾਂ ਖੂਨ ਦੀਆਂ ਨਾੜੀਆਂ ਦੀ ਸੱਟ ਜਾਂ ਸਰੀਰਕ ਸਮੱਸਿਆ ਹੁੰਦੀ ਹੈ। ਸੱਟਾਂ ਵਿੱਚ ਮੋਚ ਆਉਣੀ, ਖਿੱਚ ਪੈਣੀ ਅਤੇ ਸੋਜ ਹੋਣੀ ਸ਼ਾਮਲ ਹੋ ਸਕਦੀਆਂ ਹਨ, ਜਦੋਂ ਕਿ ਸਰੀਰਕ ਸਮੱਸਿਆ ਵਿੱਚ ਟੈਂਡੋਨਾਈਟਿਸ (ਪੱਠਿਆਂ ਨੂੰ ਹੱਡੀਆਂ ਨਾਲ ਜੋੜਣ ਵਾਲੇ ਤਾਕਤਵਰ ਟਿਸ਼ੂ ਵਿੱਚ ਦਰਦ ਅਤੇ ਸੋਜ), ਬਰਸਾਈਟਿਸ (ਜੋੜਾਂ ਦੇ ਪੈਡ ਵਿੱਚ ਸੋਜ) ਅਤੇ ਕਾਰਪਲ ਟਨਲ ਸਿੰਡਰੋਮ (ਗੁੱਟ ਵਿੱਚ ਨਸ 'ਤੇ ਦਬਾਅ ਪੈਣ ਨਾਲ ਹੱਥ ਵਿੱਚ ਦਰਦ ਤੇ ਸੁੰਨ ਹੋਣਾ) ਸ਼ਾਮਲ ਹੋ ਸਕਦੇ ਹਨ।

ਵਰਕਸੇਫਬੀਸੀ ਵਿਖੇ ਪ੍ਰੀਵੈਨਸ਼ਨ ਸਰਵਿਸਿਜ਼ (ਰੋਕਥਾਮ ਸੇਵਾਵਾਂ) ਦੇ ਮੁਖੀ ਟੌਡ ਮੈਕਡੌਨਲਡ ਕਹਿੰਦੇ ਹਨ, "ਰੋਜ਼ਾਨਾ ਦੇ ਕੰਮਾਂ ਦੀਆਂ ਕਈ ਗਤੀਵਿਧੀਆਂ - ਜਿਵੇਂ ਕਿ ਚੁੱਕਣਾ, ਬਾਂਹਾਂ ਵਧਾ ਕੇ ਚੀਜ਼ਾਂ ਤੱਕ ਪਹੁੰਚਣਾ, ਜਾਂ ਦੁਹਰਾਉਣ ਵਾਲੀਆਂ ਹਰਕਤਾਂ - ਸਰੀਰ 'ਤੇ ਦਬਾਅ ਪਾ ਸਕਦੀਆਂ ਹਨ ਅਤੇ ਮਸਕਿਲੋਸਕੈਲਟਲ ਸੱਟਾਂ ਦਾ ਕਾਰਨ ਬਣ ਸਕਦੀਆਂ ਹਨ," "ਬੀ.ਸੀ. ਵਿੱਚ ਕੰਮ ਵਾਲੀ ਥਾਂ 'ਤੇ ਲੱਗਣ ਵਾਲੀਆਂ ਸੱਟਾਂ ਵਿੱਚ ਹਾਲੇ ਵੀ ਮਸਕਿਲੋਸਕੈਲਟਲ (ਐੱਮ ਐੱਸ ਆਈਜ਼) ਸਭ ਤੋਂ ਆਮ ਕਿਸਮ ਦੀ ਸੱਟ ਬਣੀ ਹੋਈ ਹੈ, ਜੋ ਕਿ ਵਰਕਸੇਫਬੀਸੀ ਦੇ ਸਾਰੇ ਕੰਮ ਖੁੰਝਣ ਦੇ ਨੁਕਸਾਨ ਦੇ ਕਲੇਮਾਂ ਦਾ ਲਗਭਗ 30 ਪ੍ਰਤੀਸ਼ਤ ਅਤੇ ਕੁੱਲ ਕਲੇਮਾਂ ਦੇ ਖਰਚੇ ਦੇ ਇੱਕ ਚੌਥਾਈ ਤੋਂ ਵੱਧ ਹੈ।"

2020 ਤੋਂ 2024 ਤੱਕ ਪੰਜ ਸਾਲਾਂ ਦੇ ਸਮੇਂ ਦੌਰਾਨ, ਵਰਕਸੇਫਬੀਸੀ ਨੇ ਐੱਮ ਐੱਸ ਆਈ ਲਈ ਲਗਭਗ 88,000 ਕੰਮ ਖੁੰਝਣ ਦੇ ਨੁਕਸਾਨ ਦੇ ਕਲੇਮ ਸਵੀਕਾਰ ਕੀਤੇ, ਜਿਸ ਨਾਲ ਸੰਬੰਧਿਤ ਲਾਗਤ 2.3 ਬਿਲੀਅਨ ਡਾਲਰ ਤੋਂ ਵੱਧ ਗਈ।

ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਬਹੁਤ ਸਾਰੇ ਵੱਖ-ਵੱਖ ਉਦਯੋਗਾਂ ਦੇ ਵਰਕਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਪਰ ਇਹਨਾਂ ਦਾ ਜ਼ਿਆਦਾਤਰ ਅਸਰ ਸਿਹਤ ਸੰਭਾਲ, ਪ੍ਰਚੂਨ, ਸਥਾਨਕ ਸਰਕਾਰ, ਰੈਸਟੋਰੈਂਟਾਂ, ਪਬਲਿਕ ਸਕੂਲਾਂ ਅਤੇ ਹੁਨਰਮੰਦ ਕਿੱਤਿਆਂ ਵਿੱਚ ਦੇਖਿਆ ਜਾਂਦਾ ਹੈ।

ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਤੋਂ ਪੀੜਤ ਵਰਕਰਾਂ ਨੂੰ ਜੀਵਨ ਦੀ ਘਟਦੀ ਕੁਆਲਿਟੀ, ਲੰਬੇ ਸਮੇਂ ਦੀ ਜਾਂ ਲਗਾਤਾਰ ਅਪੰਗਤਾ, ਅਤੇ ਮਾਨਸਿਕ ਸਿਹਤ 'ਤੇ ਅਸਰ ਪੈਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਰਕਰਾਂ 'ਤੇ ਪੈਣ ਵਾਲੇ ਪ੍ਰਭਾਵ ਤੋਂ ਇਲਾਵਾ, ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਦੇ ਕੰਮ-ਮਾਲਕਾਂ ਉੱਪਰ ਵੀ ਵੱਡੇ ਅਸਰ ਪੈਂਦੇ ਹਨ, ਜਿਸ ਵਿੱਚ ਗੈਰਹਾਜ਼ਰੀ ਅਤੇ ਵਰਕਰਾਂ ਦੇ ਨੌਕਰੀ ਛੱਡਣ ਵਿੱਚ ਵਾਧਾ, ਅਤੇ ਨਾਲ ਹੀ ਇੰਸ਼ੂਰੈਂਸ ਦੇ ਜ਼ਿਆਦਾ ਪ੍ਰੀਮੀਅਮ ਸ਼ਾਮਲ ਹਨ।

ਕੰਮ-ਮਾਲਕ ਕੀ ਕਰ ਸਕਦੇ ਹਨ

ਕੰਮ-ਮਾਲਕਾਂ ਨੂੰ ਆਪਣੇ ਕੰਮ ਵਾਲੀਆਂ ਥਾਂ 'ਤੇ ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਦੇ ਖਤਰੇ ਦਾ ਮੁਲਾਂਕਣ ਕਰਨ ਅਤੇ ਉਹਨਾਂ ਖਤਰਿਆਂ ਨੂੰ ਖਤਮ ਕਰਨ ਜਾਂ ਘੱਟ ਕਰਨ ਲਈ ਕਦਮ ਚੁੱਕਣ ਦੀ ਲੋੜ ਹੁੰਦੀ ਹੈ। ਉਹਨਾਂ ਲਈ ਇਹ ਯਕੀਨੀ ਬਣਾਉਣਾ ਵੀ ਜ਼ਰੂਰੀ ਹੈ ਕਿ ਵਰਕਰ ਐੱਮ ਐੱਸ ਆਈ ਦੇ ਸੰਕਟਾਂ ਨੂੰ ਪਛਾਣਨ ਲਈ ਸਿੱਖਿਅਤ ਅਤੇ ਸਿਖਲਾਈ ਪ੍ਰਾਪਤ ਹੋਣ।

ਮੈਕਡੌਨਲਡ ਕਹਿੰਦੇ ਹਨ, "ਐੱਮ ਐੱਸ ਆਈ ਦੀ ਰੋਕਥਾਮ ਨੂੰ ਰੋਜ਼ਾਨਾ ਦੀਆਂ ਕਿੱਤਾਮੁਖੀ ਸਿਹਤ ਅਤੇ ਸੁਰੱਖਿਆ ਕਾਰਵਾਈਆਂ ਦਾ ਹਿੱਸਾ ਬਣਾਉਣਾ ਬਹੁਤ ਜ਼ਰੂਰੀ ਹੈ," "ਕੰਮ-ਮਾਲਕਾਂ ਨੂੰ ਉਹਨਾਂ ਕੰਮਾਂ 'ਤੇ ਧਿਆਨ ਨਾਲ ਵਿਚਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਵਿੱਚ ਦੁਹਰਾਉਣ ਵਾਲੀ ਗਤੀ, ਭਾਰੀ ਜਾਂ ਕਸੂਤੇ ਤਰੀਕੇ ਨਾਲ ਚੱਕ-ਧਰ, ਜਾਂ ਲੰਬੇ ਸਮੇਂ ਤੱਕ ਇੱਕੋ ਹਾਲਤ ਵਿੱਚ ਰਹਿਣਾ ਸ਼ਾਮਲ ਹੁੰਦੇ ਹਨ, ਅਤੇ ਫਿਰ ਉਹਨਾਂ ਖਤਰਿਆਂ ਨੂੰ ਘਟਾਉਣ ਦੇ ਵਿਹਾਰਕ ਤਰੀਕਿਆਂ ਦੀ ਪਛਾਣ ਕਰਨੀ ਚਾਹੀਦੀ ਹੈ।"

ਇਹ ਨਿਰਧਾਰਿਤ ਕਰਨ ਲਈ ਕਿ ਕਿਹੜੀਆਂ ਨੌਕਰੀਆਂ ਜਾਂ ਕੰਮ ਦੀਆਂ ਗਤੀਵਿਧੀਆਂ ਵਿੱਚ ਐੱਮ ਐੱਸ ਆਈ ਦੇ ਖਤਰੇ ਹੋ ਸਕਦੇ ਹਨ, ਕੰਮ-ਮਾਲਕਾਂ ਨੂੰ ਉਪਲਬਧ ਰਿਕਾਰਡਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ - ਜਿਸ ਵਿੱਚ ਮੁੱਢਲੀ ਸਹਾਇਤਾ ਦੇ ਰਿਕਾਰਡ, ਸੱਟਾਂ ਦੇ ਕਲੇਮ, ਅਤੇ ਘਟਨਾ ਦੀ ਜਾਂਚ ਦੇ ਨਤੀਜੇ ਸ਼ਾਮਲ ਹਨ - ਕੰਮ ਵਾਲੀ ਥਾਂ 'ਤੇ ਨਿਰੀਖਣ ਕਰਨੇ ਚਾਹੀਦੇ ਹਨ ਅਤੇ ਕੰਮ ਕਰਨ ਵਾਲੇ ਵਰਕਰਾਂ ਨਾਲ ਸਿੱਧੇ ਤੌਰ 'ਤੇ ਗੱਲ ਕਰਨੀ ਚਾਹੀਦੀ ਹੈ।

ਵਰਕਸੇਫਬੀਸੀ ਇਸ ਪੂਰੀ ਕਾਰਵਾਈ ਦੌਰਾਨ ਵਰਕਰਾਂ ਅਤੇ ਸਾਂਝੀ ਸਿਹਤ ਅਤੇ ਸੁਰੱਖਿਆ (ਜੁਆਇੰਟ ਹੈਲਥ ਐਂਡ ਸੇਫਟੀ) ਕਮੇਟੀਆਂ ਨੂੰ ਸ਼ਾਮਲ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ, ਕਿਉਂਕਿ ਉਹ ਅਕਸਰ ਕੀਤੇ ਜਾ ਰਹੇ ਕੰਮ ਅਤੇ ਸੰਬੰਧਿਤ ਸੰਕਟਾਂ ਨੂੰ ਸਮਝਣ ਲਈ ਸਭ ਤੋਂ ਵਧੀਆ ਹਾਲਤ ਵਿੱਚ ਹੁੰਦੇ ਹਨ।

ਜਲਦੀ ਰਿਪੋਰਟ ਕਰਨ ਨੂੰ ਉਤਸ਼ਾਹਿਤ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੀਆਂ ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਹੌਲੀ-ਹੌਲੀ ਵਧਦੀਆਂ ਹਨ ਅਤੇ ਸਿਰਫ ਉਦੋਂ ਹੀ ਇਲਾਜ ਕੀਤੇ ਜਾ ਸਕਦੇ ਹਨ ਜਦੋਂ ਨਿਸ਼ਾਨੀਆਂ ਇੰਨੀਆਂ ਗੰਭੀਰ ਹੋ ਜਾਂਦੀਆਂ ਹਨ ਕਿ ਕੰਮ ਤੋਂ ਛੁੱਟੀ ਕਰਨ ਦੀ ਲੋੜ ਪੈਂਦੀ ਹੈ।

ਵਰਕਸੇਫਬੀਸੀ ਦਾ ਨਿਰੀਖਣ ਕਰਨ ਵਾਲਾ ਫੋਕਸ

ਵਰਕਸੇਫਬੀਸੀ ਦੀਆਂ ਯੋਜਨਾਬੱਧ ਨਿਰੀਖਣ ਕਰਨ ਵਾਲੀਆਂ ਪਹਿਲਕਦਮੀਆਂ ਕੰਮ ਵਾਲੀ ਥਾਂ 'ਤੇ ਗੰਭੀਰ ਸੱਟਾਂ ਲੱਗਣ ਦੇ ਬਹੁਤੇ ਖਤਰਿਆਂ ਵਾਲੇ ਅਤੇ ਗੰਭੀਰ ਸੱਟ ਦੀ ਦਰ ਅਤੇ ਕੰਮ ਖੁੰਝਣ ਦੇ ਨੁਕਸਾਨ ਦੇ ਕਲੇਮਾਂ ਦੀ ਦਰ ਵਿੱਚ ਮਹੱਤਵਪੂਰਨ ਵਾਧਾ ਕਰਨ ਵਾਲੇ ਉਦਯੋਗਾਂ ਅਤੇ ਕੰਮ-ਮਾਲਕਾਂ ਦੀ ਪਛਾਣ ਨੂੰ ਨਿਸ਼ਾਨਾ ਬਣਾਉਂਦੀਆਂ ਹਨ। 2026 ਵਿੱਚ ਵਰਕਸੇਫਬੀਸੀ ਲਈ ਐੱਮ ਐੱਸ ਆਈ ਦੀ ਰੋਕਥਾਮ ਨਿਰੀਖਣ ਕਰਨ ਦੇ ਕੇਂਦਰ ਵਿੱਚ ਹੋਵੇਗੀ, ਖਾਸ ਕਰਕੇ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਅੰਕੜੇ ਜ਼ਿਆਦਾ ਖਤਰੇ ਨੂੰ ਦਰਸਾਉਂਦੇ ਹਨ, ਜਿਨ੍ਹਾਂ ਵਿੱਚ ਸਿਹਤ ਸੰਭਾਲ, ਨਿਰਮਾਣ, ਪ੍ਰਚੂਨ ਅਤੇ ਆਵਾਜਾਈ ਸ਼ਾਮਲ ਹੈ।

ਵਰਕਸੇਫਬੀਸੀ ਦੀਆਂ ਕਈ ਯੋਜਨਾਬੱਧ ਨਿਰੀਖਣ ਕਰਨ ਦੀਆਂ ਪਹਿਲਕਦਮੀਆਂ ਵੱਖ-ਵੱਖ ਖੇਤਰਾਂ ਵਿੱਚ ਐੱਮ ਐੱਸ ਆਈ ਦੀ ਰੋਕਥਾਮ 'ਤੇ ਜ਼ੋਰ ਦਿੰਦੀਆਂ ਹਨ। ਵਰਕਸੇਫਬੀਸੀ ਵਰਕਰਾਂ ਅਤੇ ਕੰਮ-ਮਾਲਕਾਂ ਨੂੰ ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਦੇ ਖਤਰੇ ਦੇ ਪਹਿਲੂਆਂ ਦੀ ਪਛਾਣ ਕਰਨ, ਮੁਲਾਂਕਣ ਕਰਨ ਅਤੇ ਕੰਟਰੋਲ ਕਰਨ ਵਿੱਚ ਸਹਾਇਤਾ ਕਰਨ ਲਈ ਵਸੀਲੇ ਅਤੇ ਸਾਧਨ ਵੀ ਪ੍ਰਦਾਨ ਕਰਦਾ ਹੈ।

ਮਸਕਿਲੋਸਕੈਲਟਲ ਸੱਟਾਂ (ਐੱਮ ਐੱਸ ਆਈਜ਼) ਨੂੰ ਰੋਕਣ ਅਤੇ ਕੰਮ ਵਾਲੀ ਥਾਂ 'ਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਸਾਡਾ ਐਰਗੋਨੋਮਿਕਸ ਵੈੱਬਪੇਜ ਵੇਖੋ।

ਵਸੀਲੇ:

- [ਮਸਕਿਲੋਸਕੈਲਟਲ ਸੱਟ \(ਐੱਮ ਐੱਸ ਆਈ\) ਨੂੰ ਰੋਕਣਾ](#)
- [ਮਸਕਿਲੋਸਕੈਲਟਲ ਸੱਟ \(ਐੱਮ ਐੱਸ ਆਈ\) ਦੇ ਖਤਰੇ ਦੇ ਮੁਲਾਂਕਣ ਲਈ ਗਾਈਡ](#)
- [ਐਰਗੋਨੋਮਿਕਸ – ਵਰਕਸੇਫਬੀਸੀ](#)
- [ਲਿਫਟਿੰਗ ਅਤੇ ਹੈਂਡਲਿੰਗ – ਵਰਕਸੇਫਬੀਸੀ](#)
- [ਓ ਐੱਚ ਐੱਸ ਰੈਗੂਲੇਸ਼ਨ, ਭਾਗ 4 – ਐਰਗੋਨੋਮਿਕਸ \(ਐੱਮ ਐੱਸ ਆਈ\) ਲੋੜਾਂ](#)
- [ਓ ਐੱਚ ਐੱਸ ਸੇਫਾਂ, ਭਾਗ 4 – ਐਰਗੋਨੋਮਿਕਸ \(ਐੱਮ ਐੱਸ ਆਈ\) ਲੋੜਾਂ](#)

-30-

ਵਰਕਸੇਫਬੀਸੀ ਬਾਰੇ

ਵਰਕਸੇਫਬੀਸੀ ਬੀ.ਸੀ. ਵਿੱਚ ਸੱਟ, ਬਿਮਾਰੀ, ਅਤੇ ਅਪੰਗਤਾ ਨੂੰ ਰੋਕਣ ਲਈ ਵਰਕਰਾਂ ਅਤੇ ਕੰਮ-ਮਾਲਕਾਂ ਨੂੰ ਸ਼ਾਮਲ ਕਰਦਾ ਹੈ। ਜਦੋਂ ਕੰਮ ਨਾਲ ਸਬੰਧਿਤ ਸੱਟਾਂ ਲੱਗਦੀਆਂ ਹਨ ਜਾਂ ਬਿਮਾਰੀਆਂ ਹੁੰਦੀਆਂ ਹਨ, ਤਾਂ ਵਰਕਸੇਫਬੀਸੀ ਲੋਕਾਂ ਨੂੰ ਉਹਨਾਂ ਦੀ ਸਿਹਤਯਾਬੀ (ਰਿਕਵਰੀ), ਮੁੜ-ਬਹਾਲੀ (ਰੀਹੈਬਲਿਟੇਸ਼ਨ), ਅਤੇ ਕੰਮ 'ਤੇ ਸੁਰੱਖਿਅਤ ਵਾਪਸੀ ਲਈ ਮੁਆਵਜ਼ਾ ਅਤੇ ਸਹਾਇਤਾ ਦਿੰਦਾ ਹੈ। ਅਸੀਂ ਪੂਰੇ ਬੀ.ਸੀ. ਵਿੱਚ 2.7 ਮਿਲੀਅਨ ਵਰਕਰਾਂ ਅਤੇ 285,000 ਕੰਮ-ਮਾਲਕਾਂ ਦੀ ਸੇਵਾ ਕਰਦੇ ਹਾਂ।

ਵਧੇਰੇ ਜਾਣਕਾਰੀ ਲਈ, ਸੰਪਰਕ ਕਰੋ:

ਮੀਡੀਆ ਰੀਲੇਸ਼ਨਜ਼, ਵਰਕਸੇਫਬੀਸੀ

ਈਮੇਲ: media@worksafebc.com

ਟੈਲੀਫੋਨ: 604-276-5157